



Punjab Government Gazette

EXTRAORDINARY

Published by Authority

CHANDIGARH, FRIDAY, FEBRUARY 7, 2025(MAGHA 18, 1946 SAKA)

GOVERNMENT OF PUNJAB

DEPARTMENT OF HOUSING AND URBAN DEVELOPMENT

(HOUSING-1 BRANCH)

NOTIFICATION

The 7th February, 2025

No. H-U-11022/9/2024-4H1/I/1029214/25.-Whereas it appears to the Governor of Punjab that to meet the challenge of rapid growth of Dhar Kalan village of District Pathankot and to provide a workable framework for its comprehensive planning and regulated development, preparation of Statutory Master Plan of Dhar Kalan village is very essential. Hence, in order to develop Dhar Kalan village and its surroundings in an orderly manner and to prepare its Master Plan under "**The Punjab Regional and Town Planning and Development Act, 1995**," the Governor of Punjab is pleased to declare the Local Planning Area of Dhar Kalan village within the meaning of sub section (1) of section 56 of "**The Punjab Regional and Town Planning and Development Act, 1995**". The total area proposed for Local Planning Area, Dhar Kalan is 54,273 Hectares (1,34,111.50 Acres) including one Census Town Kot (CT) and adjoining 27 villages, comprising population of 1,26,104 persons as per Census of India, 2011. The schedule of revenue boundary of Local Planning Area, Dhar Kalan is given below:-

SCHEDULE OF REVENUE BOUNDARY

NORTH: Starting from point 'A' which is the common meeting point of village Jugial (HB No. 367) of Notified Master Plan Pathankot, village Tureti (HB No. 397) falling in LPA Dhar Kalan, common state boundary of Jammu & Kashmir and Punjab, then moving towards East along the northern revenue boundary of village Tureti (HB No. 397), then moving along the north-eastern revenue boundary of village Kot (Census Town), then moving along the north-western revenue boundary of village Thara Jhikla (HB No. 399/1), then moving along the northern revenue boundaries of village Thara Uparla (HB No. 399/2), village Phangota (HB No. 403), and village Sarti (HB No. 404), crossing Dunera - Basoli Road (PODR-11), then again moving along the northern revenue boundaries of village Sarti (HB No. 404) and village Darkua Bangla (HB No. 405), upto point 'B' which is the common meeting point of village Darkua Bangla (HB No. 405), village Darbahn (HB No. 406) and state boundary of Jammu & Kashmir.

- EAST:-** Thence moving from point 'B' towards north-eastern along the northern revenue boundary of village Darbahn (HB No. 406), then moving towards south east along the eastern revenue boundaries of village Darbahn (HB No. 406), village Dukhan Lyali (HB No. 407), village Ghar (HB No. 408), and village Dunera (HB No. 418), then crossing the Dhar Kalan-Dalhousie Road (National Highway 154-A), then again moving along the eastern revenue boundary of village Dunera (HB No. 418), then moving towards south-east, south-west, and then again south-east along the eastern revenue boundary of village Lehroon (HB No. 419), then moving towards north-west along the southern revenue boundary of village Lehroon (HB No. 419), upto point 'C' which is the common meeting point of village Lehroon (HB No. 419), village Bakhatpur (HB No. 420) and state boundary of Himachal Pradesh.
- SOUTH:-** Thence moving from point 'C' towards West along the southern revenue boundaries of village Bakhatpur (HB No. 420), Village Lanjera (HB No. 417), village Rohg (HB No. 416), village Bhanguri (HB No. 415) and village Narianpur (HB No. 395), upto point 'D' which is the common meeting point of village Narianpur (HB No. 395), village Hara (HB No. 394) and state boundary of Himachal Pradesh.
- WEST:-** Thence moving from point 'D' towards West along the southern revenue boundary of village Hara (HB No. 394), then moving towards north-west along the south-western revenue boundary of village Hara (HB No. 394), then crossing the Dhar Kalan-Pathankot Road (National Highway 154-A), then moving along the western revenue boundaries of village Hara (HB No. 394), village Tarhari (HB No. 396), and village Tureti (HB No. 397) upto point 'A' which is the starting point.

The boundaries of Local Planning Area, Dhar Kalan have been specifically shown on the Drawing No. DTP (PTK) 01/2024 Dated 08.11.2024. All the provisions laid down under Sub Section (2) of Section 56 of "**The Punjab Regional and Town Planning and Development Act, 1995**" and all the concerned rules framed under this Act have been taken into consideration.


Chandigarh
The 21st January, 2025

RAHUL TEWARI
Principal Secretary, Government of Punjab
Department of Housing and Urban Development

**LIST OF TOWN AND VILLAGES FALLING IN THE LOCAL PLANNING AREA,
DHARKALAN, DISTRICT PATHANKOT**

| S.NO. | H.B. No. | VILLAGE NAME | POPULATION (Census 2011) | AREA (in Hectares) |
|--------------|-------------|------------------|-----------------------------|--------------------|
| 1 | 400 | DHAR KALAN | 73329 | 29540 |
| 2 | 397 | TURETI | 2543 | 335 |
| 3 | 396 | TARHARI | 6871 | 2821 |
| 4 | 394 | HARA | 6800 | 3722 |
| 5 | 395 | NARAINPUR | 990 | 786 |
| 6 | CT | KOT | 5406 | 1245 |
| 7 | 399/1 | THARA JHIKLA | 3624 | 2041 |
| 8 | 399/2 | THARA UPARLA | 3769 | 1897 |
| 9 | 402 | CHAMROUR | 139 | 169 |
| 10 | 401 | HARDO SARAN | 368 | 281 |
| 11 | 403 | PHANGOTA | 1140 | 1040 |
| 12 | 404 | SARTI | 3960 | 1295 |
| 13 | 405 | DARKUA BANGLA | 422 | 449 |
| 14 | 406 | DARBAHN | 527 | 543 |
| 15 | 407 | DUKHAN LYALI | 664 | 416 |
| 16 | 408 | GHAR | 852 | 400 |
| 17 | 409 | BARSUDHAL | 780 | 647 |
| 18 | 410 | BHAMLADA | 1887 | 765 |
| 19 | 411 | NALLOH | 2233 | 1014 |
| 20 | 412 | DHAR KHURD | 651 | 403 |
| 21 | 413 | FAUGLI MAWA | 430 | 540 |
| 22 | 414 | JALAHAR | 487 | 157 |
| 23 | 415 | BHANGURI | 1695 | 808 |
| 24 | 416 | ROHG | 862 | 397 |
| 25 | 417 | LANJERA | 1025 | 670 |
| 26 | 418 | DUNERA | 2502 | 849 |
| 27 | 419 | LEHROON | 2047 | 984 |
| 28 | 420 | BAKHATPUR | 101 | 59 |
| TOTAL | | | 126104 | 54273 |

Sd/-
District Town Planner
Pathankot



ਪੰਜਾਬ ਸਰਕਾਰ
ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ
(ਮਕਾਨ ਉਸਾਰੀ-1 ਸ਼ਾਖਾ)

ਅਧਿਸੂਚਨਾ
ਮਿਤੀ 7 ਫਰਵਰੀ, 2025

ਨੰ. H-U-11022/9/2024-4H1/ I/1029214/2025.- ਜਦੋਂ ਕਿ ਪੰਜਾਬ ਦੇ ਰਾਜਪਾਲ ਨੂੰ ਪ੍ਰਤੀਤ ਹੁੰਦਾ ਹੈ ਕਿ ਜ਼ਿਲ੍ਹਾ ਪਠਾਨਕੋਟ ਦੇ ਧਾਰ ਕਲਾਂ ਪਿੰਡ ਦੇ ਤੇਜ਼ ਵਿਕਾਸ ਦੀ ਚੁਣੌਤੀ ਦਾ ਸਾਹਮਣਾ ਕਰਨ ਅਤੇ ਇਸ ਦੇ ਵਿਆਪਕ ਯੋਜਨਾਬੱਧ ਅਤੇ ਨਿਯਮਤ ਵਿਕਾਸ ਲਈ ਕਾਰਜਸ਼ੀਲ ਢਾਂਚਾ ਪ੍ਰਦਾਨ ਕਰਨ ਲਈ ਧਾਰ ਕਲਾਂ ਪਿੰਡ ਦਾ ਸਟੈਚੂਟਰੀ ਮਾਸਟਰ ਪਲਾਨ ਤਿਆਰ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਧਾਰ ਕਲਾਂ ਪਿੰਡ ਅਤੇ ਇਸ ਦੇ ਆਲੇ-ਦੁਆਲੇ ਦਾ ਵਿਕਾਸ ਕਰਨ ਲਈ ਅਤੇ “ਪੰਜਾਬ ਰੀਜਨਲ ਐਂਡ ਟਾਊਨ ਪਲਾਨਿੰਗ ਐਂਡ ਡਿਵੈਲਪਮੈਂਟ ਐਕਟ, 1995” ਅਧੀਨ ਇਸ ਦਾ ਮਾਸਟਰ ਪਲੈਨ ਤਿਆਰ ਕਰਨ ਲਈ, ਪੰਜਾਬ ਦੇ ਰਾਜਪਾਲ ਪ੍ਰਸੰਨਤਾਪੂਰਵਕ ਧਾਰ ਕਲਾਂ ਪਿੰਡ ਦੇ ਸਥਾਨਕ ਯੋਜਨਾਬੰਦੀ ਖੇਤਰ ਦਾ ਐਲਾਨ ਕਰਦੇ ਹਨ। “ਪੰਜਾਬ ਰੀਜਨਲ ਐਂਡ ਟਾਊਨ ਪਲਾਨਿੰਗ ਐਂਡ ਡਿਵੈਲਪਮੈਂਟ ਐਕਟ, 1995” ਦੀ ਧਾਰਾ 56 ਦੀ ਉਪ ਧਾਰਾ (1) ਦੇ ਅਰਥ ਦੇ ਅੰਦਰ, ਸਥਾਨਕ ਯੋਜਨਾਬੰਦੀ ਖੇਤਰ ਧਾਰ ਕਲਾਂ ਲਈ ਪ੍ਰਸਤਾਵਿਤ ਕੁੱਲ ਰਕਬਾ 54,273 ਹੈਕਟੇਅਰ (1,34,111.50 ਏਕੜ) ਹੈ ਅਤੇ ਭਾਰਤ ਦੀ ਜਨਗਣਨਾ, 2011 ਅਨੁਸਾਰ ਕੁੱਲ ਆਬਾਦੀ 1,26,104 ਵਿਅਕਤੀ ਹੈ, ਜਿਸ ਵਿੱਚ ਇਕ ਸੈਂਸਸ ਟਾਊਨ ਕੋਟ ਸਮੇਤ 27 ਪਿੰਡ ਨਾਲ ਲੱਗਦੇ ਹਨ। ਸਥਾਨਕ ਯੋਜਨਾਬੰਦੀ ਖੇਤਰ ਧਾਰ ਕਲਾਂ ਦੀਆਂ ਮਾਲ ਹੱਦਾਂ ਦੀ ਅਨੁਸੂਚੀ ਹੇਠ ਲਿਖੇ ਅਨੁਸਾਰ ਹੈ:-

ਹੱਦ ਦੀ ਅਨੁਸੂਚੀ

ਉੱਤਰ: ਬਿੰਦੂ ‘ਏ’ ਤੋਂ ਸ਼ੁਰੂ ਹੋ ਕੇ, ਜੋ ਕਿ ਅਧਿਸੂਚਿਤ ਮਾਸਟਰ ਪਲਾਨ ਪਠਾਨਕੋਟ ਦੇ ਪਿੰਡ ਜੁਗਿਆਲ (ਹ.ਬ ਨੰ. 367), ਸਥਾਨਕ ਯੋਜਨਾਬੰਦੀ ਖੇਤਰ ਧਾਰ ਕਲਾਂ ਦੇ ਪਿੰਡ ਤੁਰੇਟੀ (ਹ.ਬ ਨੰ. 397) ਅਤੇ ਜੰਮੂ ਅਤੇ ਕਸ਼ਮੀਰ ਅਤੇ ਪੰਜਾਬ ਰਾਜਾਂ ਦੀਆਂ ਸਾਂਝੀਆਂ ਹੱਦਾਂ ਦਾ ਮਿਲਣ ਬਿੰਦੂ ਹੈ, ਪਿੰਡ ਤੁਰੇਟੀ (ਹ.ਬ ਨੰ. 397) ਦੀ ਉੱਤਰੀ ਮਾਲ ਹੱਦ ਦੇ ਨਾਲ, ਫਿਰ ਪਿੰਡ ਕੋਟ (ਸੀ.ਟੀ.) ਦੀ ਉੱਤਰ-ਪੂਰਬੀ ਮਾਲ ਹੱਦ ਦੇ ਨਾਲ, ਫਿਰ ਪਿੰਡ ਥੜਾ ਤਿੱਕਲਾ (ਹ.ਬ ਨੰ. 399/1) ਦੀ ਉੱਤਰ-ਪੱਛਮੀ ਮਾਲ ਹੱਦ ਦੇ ਨਾਲ, ਫਿਰ ਪਿੰਡ ਥੜਾ ਉਪਰਲਾ (ਹ.ਬ ਨੰ. 399/2), ਪਿੰਡ ਫੰਗੋਟਾ (ਹ.ਬ ਨੰ. 403), ਪਿੰਡ ਸਰਤੀ (ਹ.ਬ ਨੰ. 404) ਦੀਆਂ ਉੱਤਰੀ ਮਾਲ ਹੱਦਾਂ ਦੇ ਨਾਲ ਪੂਰਬ ਵੱਲ ਵੱਧਦੇ ਹੋਏ, ਫਿਰ ਦੁਨੇਰਾ-ਬਸੋਲੀ ਸੜਕ (ਪਠਾਨਕੋਟ ਦੀਗਰ ਜ਼ਿਲ੍ਹਾ ਮਾਰਗ-11) ਨੂੰ ਪਾਰ ਕਰਦੇ ਹੋਏ, ਫਿਰ ਮੁੜ ਤੋਂ ਪਿੰਡ ਸਰਤੀ (ਹ.ਬ ਨੰ. 404) ਅਤੇ ਪਿੰਡ ਦਾਰਕੂਆ ਬੰਗਲਾ (ਹ.ਬ ਨੰ. 405), ਦੀਆਂ ਉੱਤਰੀ ਮਾਲ ਹੱਦਾਂ ਦੇ ਨਾਲ ਪੂਰਬ ਵੱਲ ਚੱਲਦੇ ਹੋਏ, ਬਿੰਦੂ ‘ਬੀ’ ਤੱਕ, ਜੋ ਕਿ ਪਿੰਡ ਦਾਰਕੂਆ ਬੰਗਲਾ (ਹ.ਬ ਨੰ. 405), ਪਿੰਡ ਦਰਬਾਨ (ਹ.ਬ ਨੰ. 406) ਅਤੇ ਜੰਮੂ ਅਤੇ ਕਸ਼ਮੀਰ ਰਾਜ ਦੀਆਂ ਹੱਦਾਂ ਦਾ ਸਾਂਝਾ ਮਿਲਣ ਬਿੰਦੂ ਹੈ।

ਪੂਰਬ: ਬਿੰਦੂ ‘ਬੀ’ ਤੋਂ ਪਿੰਡ ਦਰਬਾਨ (ਹ.ਬ ਨੰ.406) ਦੀ ਉੱਤਰੀ ਮਾਲ ਹੱਦ ਦੇ ਨਾਲ ਉੱਤਰ-ਪੂਰਬ ਵੱਲ ਚੱਲਦੇ ਹੋਏ, ਫਿਰ ਪਿੰਡ ਦਰਬਾਨ (ਹ.ਬ ਨੰ.406), ਪਿੰਡ ਦੁਖਣ ਲਯਾਲੀ (ਹ.ਬ ਨੰ. 407), ਪਿੰਡ ਘਰ (ਹ.ਬ ਨੰ.408), ਅਤੇ ਪਿੰਡ ਦੁਨੇਰਾ (ਹ.ਬ ਨੰ.418) ਦੀਆਂ ਪੂਰਬੀ ਮਾਲ ਹੱਦਾਂ ਦੇ ਨਾਲ ਦੱਖਣ-ਪੂਰਬ ਵੱਲ ਚੱਲਦੇ ਹੋਏ, ਫਿਰ ਰਾਸ਼ਟਰੀ ਰਾਜਮਾਰਗ-154 ਏ (ਧਾਰਕਲਾਂ ਤੋਂ ਡਲਹੌਜੀ) ਨੂੰ ਪਾਰ ਕਰਦੇ ਹੋਏ, ਫਿਰ ਪਿੰਡ ਦੁਨੇਰਾ (ਹ.ਬ ਨੰ.418) ਦੀ ਪੂਰਬੀ ਮਾਲ ਹੱਦ ਦੇ ਨਾਲ ਦੱਖਣ-ਪੂਰਬ ਵੱਲ ਚੱਲਦੇ ਹੋਏ, ਫਿਰ ਪਿੰਡ ਲਹਿਰੂਨ (ਹ.ਬ ਨੰ.419) ਦੀ ਪੂਰਬੀ ਮਾਲ ਹੱਦ ਦੇ ਨਾਲ ਦੱਖਣ-ਪੂਰਬ, ਦੱਖਣ-ਪੱਛਮ ਅਤੇ ਫਿਰ ਦੱਖਣ-ਪੂਰਬ ਵੱਲ ਚੱਲਦੇ ਹੋਏ, ਫਿਰ ਪਿੰਡ ਲਹਿਰੂਨ (ਹ.ਬ ਨੰ.419) ਦੀ ਦੱਖਣੀ ਮਾਲ ਹੱਦ ਦੇ ਨਾਲ ਉੱਤਰ-ਪੱਛਮ ਵੱਲ ਚੱਲਦੇ ਹੋਏ, ਬਿੰਦੂ ‘ਸੀ’

ਤੱਕ, ਜੋ ਕਿ ਪਿੰਡ ਲਹਿਰੂਨ (ਹ.ਬ ਨੰ.419), ਪਿੰਡ ਬਖਤਪੁਰ (ਹ.ਬ ਨੰ.420), ਅਤੇ ਹਿਮਾਚਲ ਪ੍ਰਦੇਸ਼ ਰਾਜ ਦੀਆਂ ਹੱਦਾਂ ਦਾ ਸਾਂਝਾ ਮਿਲਣ ਬਿੰਦੂ ਹੈ।

ਦੱਖਣ: ਬਿੰਦੂ 'ਸੀ' ਤੋਂ ਪਿੰਡ ਬਖਤਪੁਰ (ਹ.ਬ ਨੰ.420), ਪਿੰਡ ਲਾਝੇੜਾ (ਹ.ਬ ਨੰ.417), ਪਿੰਡ ਰੋਹਗ (ਹ.ਬ ਨੰ.416), ਪਿੰਡ ਭੰਗੂੜੀ (ਹ.ਬ ਨੰ.415), ਅਤੇ ਪਿੰਡ ਨਾਰਾਇਣਪੁਰ (ਹ.ਬ ਨੰ.395) ਦੀਆਂ ਦੱਖਣੀ ਮਾਲ ਹੱਦਾਂ ਦੇ ਨਾਲ ਪੱਛਮ ਵੱਲ ਚੱਲਦੇ ਹੋਏ, ਬਿੰਦੂ 'ਡੀ' ਤੱਕ, ਜੋ ਕਿ ਪਿੰਡ ਨਾਰਾਇਣਪੁਰ (ਹ.ਬ ਨੰ.395), ਪਿੰਡ ਹਾਰਾ (ਹ.ਬ ਨੰ.394), ਅਤੇ ਹਿਮਾਚਲ ਪ੍ਰਦੇਸ਼ ਰਾਜ ਦੀਆਂ ਹੱਦਾਂ ਦਾ ਸਾਂਝਾ ਮਿਲਣ ਬਿੰਦੂ ਹੈ।

ਪੱਛਮ: ਬਿੰਦੂ 'ਡੀ' ਤੋਂ ਪਿੰਡ ਹਾਰਾ (ਹ.ਬ ਨੰ.394) ਦੀ ਦੱਖਣੀ ਮਾਲ ਹੱਦ ਦੇ ਨਾਲ ਪੱਛਮ ਵੱਲ ਚੱਲਦੇ ਹੋਏ, ਫਿਰ ਪਿੰਡ ਹਾਰਾ (ਹ.ਬ.ਨੰ.394) ਦੀ ਦੱਖਣ-ਪੱਛਮੀ ਮਾਲ ਹੱਦ ਦੇ ਨਾਲ ਉੱਤਰ-ਪੱਛਮ ਵੱਲ ਚੱਲਦੇ ਹੋਏ, ਫਿਰ ਰਾਸ਼ਟਰੀ ਰਾਜਮਾਰਗ-154 ਏ (ਧਾਰਕਲਾਂ ਤੋਂ ਪਠਾਨਕੋਟ) ਨੂੰ ਪਾਰ ਕਰਦੇ ਹੋਏ, ਫਿਰ ਪਿੰਡ ਹਾਰਾ (ਹ.ਬ.ਨੰ.394), ਪਿੰਡ ਤਰਹੜੀ (ਹ.ਬ ਨੰ. 396) ਅਤੇ ਪਿੰਡ ਤੁਰੇਤੀ (ਹ.ਬ ਨੰ.397) ਦੀਆਂ ਪੱਛਮੀ ਮਾਲ ਹੱਦਾਂ ਦੇ ਨਾਲ ਉੱਤਰ-ਪੱਛਮ ਵੱਲ ਚੱਲਦੇ ਹੋਏ, ਬਿੰਦੂ 'ਏ' ਤੱਕ, ਜੋ ਕਿ ਸ਼ੁਰੂਆਤੀ ਬਿੰਦੂ ਹੈ।

ਸਥਾਨਕ ਯੋਜਨਾਬੰਦੀ ਖੇਤਰ, ਧਾਰਕਲਾਂ ਦੀਆਂ ਹੱਦਾਂ ਖਾਸ ਤੌਰ ਤੇ ਡਰਾਈਂਗ ਨੰਬਰ ਡੀਟੀਪੀ (ਪੀਟੀਕੇ) 01/2024 ਮਿਤੀ 08.11.2024 ਤੇ ਦਰਸਾਈਆਂ ਗਈਆਂ ਹਨ। “ਦੀ ਪੰਜਾਬ ਰੀਜਨਲ ਐਂਡ ਟਾਊਨ ਪਲਾਨਿੰਗ ਐਂਡ ਡਿਵੈਲਪਮੈਂਟ ਐਕਟ, 1995 ਦੇ 56 (2) ਅਧੀਨ ਨਿਰਧਾਰਤ ਸਾਰੀਆਂ ਵਿਵਸਥਾਵਾਂ ਅਤੇ ਇਸ ਐਕਟ ਅਧੀਨ ਬਣਾਏ ਗਏ ਸਾਰੇ ਸਬੰਧਤ ਨਿਯਮਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ।

ਚੰਡੀਗੜ੍ਹ
ਮਿਤੀ 21 ਜਨਵਰੀ, 2025

ਰਾਹੁਲ ਤਿਵਾੜੀ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ
ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ

ਸਥਾਨਕ ਯੋਜਨਾਬੰਦੀ ਖੇਤਰ, ਧਾਰ ਕਲਾਂ, ਜ਼ਿਲ੍ਹਾ ਪਠਾਨਕੋਟ ਵਿੱਚ ਪੈਦੇ ਪਿੰਡਾਂ/ਸ਼ਹਿਰਾਂ ਦੀ ਸੂਚੀ

| ਲੜੀ ਨੰ: | ਹੱਦਬਸਤ ਨੰ. | ਪਿੰਡ ਦਾ ਨਾਂ | ਅਬਾਦੀ (ਜਨਗਣਨਾ 2011 ਅਨੁਸਾਰ) | ਰਕਬਾ (ਹੈਕਟੇਅਰਾਂ ਵਿੱਚ) |
|---------|------------|--------------|----------------------------------|--------------------------|
| 1 | 400 | ਧਾਰ ਕਲਾਂ | 73329 | 29540 |
| 2 | 397 | ਤੁਰੇਟੀ | 2543 | 335 |
| 3 | 396 | ਤਰਹੜੀ | 6871 | 2821 |
| 4 | 394 | ਹਾਰਾ | 6800 | 3722 |
| 5 | 395 | ਨਰੈਣਪੁਰ | 990 | 786 |
| 6 | ਸੀ.ਟੀ. | ਕੋਟ | 5406 | 1245 |
| 7 | 399/1 | ਥੜਾ ਤਿੱਕਲਾ | 3624 | 2041 |
| 8 | 399/2 | ਥੜਾ ਉਪਰਲਾ | 3769 | 1897 |
| 9 | 402 | ਚਮਰੌਰ | 139 | 169 |
| 10 | 401 | ਹਰਦੇ ਸਰਨ | 368 | 281 |
| 11 | 403 | ਫੰਗੋਟਾ | 1140 | 1040 |
| 12 | 404 | ਸਰਤੀ | 3960 | 1295 |
| 13 | 405 | ਦਾਰਕੂਆ ਬੰਗਲਾ | 422 | 449 |
| 14 | 406 | ਦਰਬਾਨ | 527 | 543 |
| 15 | 407 | ਦੁਖਣ ਲਯਾਲੀ | 664 | 416 |
| 16 | 408 | ਘਰ | 852 | 400 |
| 17 | 409 | ਬਾਰ ਸੁਦਾਲ | 780 | 647 |
| 18 | 410 | ਭਮਲਾਡਾ | 1887 | 765 |
| 19 | 411 | ਨੱਲੋਹ | 2233 | 1014 |
| 20 | 412 | ਧਾਰ ਖੁਰਦ | 651 | 403 |
| 21 | 413 | ਫਗਲੀ ਮਾਵਾ | 430 | 540 |
| 22 | 414 | ਜਲਾਹਰ | 487 | 157 |
| 23 | 415 | ਭੰਗੂੜੀ | 1695 | 808 |
| 24 | 416 | ਰੋਹਗ | 862 | 397 |
| 25 | 417 | ਲਾਂਝੇੜਾ | 1025 | 670 |
| 26 | 418 | ਦੁਨੇਰਾ | 2502 | 849 |
| 27 | 419 | ਲਹਿਰੂਨ | 2047 | 984 |
| 28 | 420 | ਬਖਤਪੁਰ | 101 | 59 |
| ਕੁੱਲ | | | 126104 | 54273 |

ਸਹੀ/-
ਗੁਰਸੇਵਕ ਸਿੰਘ
ਜ਼ਿਲ੍ਹਾ ਨਗਰ ਯੋਜਨਾਕਾਰ,
ਪਠਾਨਕੋਟ।

